



# Orientation to Ontario

## ਸੈਕੰਡਰੀ ਤੋਂ ਬਾਅਦ ਦੀ ਸਿੱਖਿਆ

### ਕਾਲਜ ਅਤੇ ਯੂਨੀਵਰਸਿਟੀਆਂ

ਕਾਲਜ, ਕੈਰੀਅਰ 'ਤੇ ਧਿਆਨ ਦੇਣ ਵਾਲੇ ਅਜਿਹੇ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੇ ਹਨ, ਜਿਸ ਨਾਲ ਤਕਨਾਲੋਜੀ, ਸਿਹਤ, ਕਾਰੋਬਾਰ, ਮਹਿਮਾਨ-ਨਿਵਾਜ਼ੀ, ਟੂਰਿਜ਼ਮ ਅਤੇ ਕੰਮ-ਧੰਦਿਆਂ ਵਿੱਚ ਨੌਕਰੀ ਮਿਲਦੀ ਹੈ। ਸਰਟੀਫਿਕੇਟ ਪ੍ਰੋਗਰਾਮਾਂ ਲਈ ਆਮ ਤੌਰ 'ਤੇ ਇੱਕ ਸਾਲ ਲੱਗਦਾ ਹੈ। ਡਿਪਲੋਮਾ ਪ੍ਰੋਗਰਾਮਾਂ ਵਿੱਚ ਪੂਰੇ ਸਮੇਂ ਦੀ ਪੜ੍ਹਾਈ ਵਿੱਚ ਦੋ ਤੋਂ ਤਿੰਨ ਸਾਲ ਲੱਗਦੇ ਹਨ। ਹੋਰ ਜਾਣਕਾਰੀ ਲਈ ਓਂਟਾਰੀਓ [ontariocolleges.ca](http://ontariocolleges.ca) 'ਤੇ ਜਾਓ।

ਯੂਨੀਵਰਸਿਟੀਆਂ ਆਰਟਸ ਅਤੇ ਵਿਗਿਆਨਾਂ ਵਿੱਚ ਅਕਾਦਮਿਕ ਅੰਡਰ-ਗ੍ਰੈਜੂਏਟ (ਬੈਚਲਰ'ਸ) ਅਤੇ ਗ੍ਰੈਜੂਏਟ (ਮਾਸਟਰ'ਸ ਅਤੇ PhD) ਪ੍ਰੋਗਰਾਮਾਂ ਦੇ ਨਾਲ ਹੀ ਸਿੱਖਿਆ, ਮੈਡੀਸਨ, ਡੈਂਟਿਸਟਰੀ, ਕਾਨੂੰਨ ਅਤੇ ਇੰਜੀਨੀਅਰਿੰਗ ਵਿੱਚ ਪੇਸ਼ੇਵਰ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੀਆਂ ਹਨ।

ਓਂਟਾਰੀਓ ਯੂਨੀਵਰਸਿਟੀਆਂ ਬਾਰੇ ਹੋਰ ਜਾਣਕਾਰੀ ਲਈ [ouac.on.ca](http://ouac.on.ca) 'ਤੇ ਓਂਟਾਰੀਓ ਯੂਨੀਵਰਸਿਟੀਆਂ ਦੇ ਅਰਜ਼ੀ ਸੈਂਟਰ 'ਤੇ ਜਾਓ।

### ਦਾਖਲੇ

ਆਮ ਤੌਰ 'ਤੇ ਜਾਂ ਤਾਂ ਕਾਲਜ ਜਾਂ ਯੂਨੀਵਰਸਿਟੀ ਵਿੱਚ ਦਾਖਲੇ ਲਈ ਹਾਈ ਸਕੂਲ ਜਾਂ ਸੈਕੰਡਰੀ ਸਕੂਲ ਦੇ ਡਿਪਲੋਮੇ ਦੀ ਲੋੜ ਪੈਂਦੀ ਹੈ। ਜੇ ਤੁਸੀਂ ਹਾਈ ਸਕੂਲ ਤੋਂ ਗ੍ਰੈਜੂਏਟ ਨਹੀਂ ਹੋ, ਤਾਂ ਤੁਸੀਂ ਆਪਣੇ ਅਨੁਭਵ ਦੇ ਅਧਾਰ 'ਤੇ ਇੱਕ ਬਾਲਗ ਵਿਦਿਆਰਥੀ ਵਜੋਂ ਅਪਲਾਈ ਕਰ ਸਕਦੇ ਹੋ। ਬਾਲਗ ਵਿਦਿਆਰਥੀ 19 ਸਾਲ ਜਾਂ ਵੱਧ ਉਮਰ ਦੇ ਅਤੇ ਕਨੇਡਾ ਦੇ ਨਾਗਰਿਕ ਜਾਂ ਪੱਕੇ ਵਸਨੀਕ ਜ਼ਰੂਰ ਹੋਣੇ ਚਾਹੀਦੇ ਹਨ।

ਯੂਨੀਵਰਸਿਟੀਆਂ ਵਿੱਚ ਦਾਖਲੇ ਲਈ ਅਹਿਮ ਤਾਰੀਖਾਂ ਬਾਰੇ ਜਾਣਨ ਲਈ [ontariocolleges.ca](http://ontariocolleges.ca) ਜਾਂ [findlink.at/OnColleges](http://findlink.at/OnColleges) 'ਤੇ ਓਰੀਓ ਯੂਨੀਵਰਸਿਟੀਆਂ ਦੇ ਅਰਜ਼ੀ ਸੈਂਟਰ 'ਤੇ ਜਾਓ।

ਓਂਟਾਰੀਓ ਵਿਚਲੇ ਕਈ ਸਕੂਲ ਬੋਰਡ ਬਾਲਗਾਂ ਲਈ ਮੁਫਤ ਹਾਈ ਸਕੂਲ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੇ ਹਨ। ਹੋਰ ਜਾਣਕਾਰੀ ਲਈ ਆਪਣੇ ਸਥਾਨਕ ਸਕੂਲ ਬੋਰਡ ਦੀ ਵੈਬਸਾਈਟ 'ਤੇ ਜਾਓ।

ਸੈਕੰਡਰੀ ਸਕੂਲ ਦਾ ਆਪਣਾ ਡਿਪਲੋਮਾ ਆਨਲਾਈਨ ਕਰਨਾ ਵੀ ਸੰਭਵ ਹੈ। [ilc.org](http://ilc.org) 'ਤੇ ਸੁਤੰਤਰ ਪੜ੍ਹਾਈ-ਲਿਖਾਈ ਸੈਂਟਰ (Independent Learning Centre) 'ਤੇ ਜਾਓ।

ਵਿਦੇਸ਼ੀ ਕਾਲਜ ਜਾਂ ਯੂਨੀਵਰਸਿਟੀ ਵਿੱਚ ਤੁਸੀਂ ਉਹਨਾਂ ਕੋਰਸਾਂ ਲਈ ਕੈਡਿਟ ਲੈ ਸਕਦੇ ਹੋ, ਜੋ ਤੁਸੀਂ ਮੁਕੰਮਲ ਕੀਤੇ ਹਨ। ਹਰ ਸੰਸਥਾ ਦਾ ਆਪਣਾ ਖੁਦ ਦਾ ਮੁਲਾਂਕਣ ਸਬੰਧੀ ਅਮਲ ਹੁੰਦਾ ਹੈ।

ਓਂਟਾਰੀਓ ਕਾਲਜਾਂ ਜਾਂ ਯੂਨੀਵਰਸਿਟੀਆਂ ਬਾਰੇ ਹੋਰ ਜਾਣਕਾਰੀ ਲਈ ਟ੍ਰੇਨਿੰਗ ਕਾਲਜਾਂ ਅਤੇ ਯੂਨੀਵਰਸਿਟੀਆਂ ਬਾਰੇ ਮਹਿਕਮੇ: [ontario.ca](http://ontario.ca) ਜਾਂ [findlink.at/findschool](http://findlink.at/findschool) 'ਤੇ ਜਾਓ।

ਫ੍ਰੈਂਚ-ਭਾਸ਼ਾ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਬਾਰੇ ਹੋਰ ਜਾਣਕਾਰੀ ਲਈ [ontario.ca](http://ontario.ca) ਜਾਂ [findlink.at/Frenschool](http://findlink.at/Frenschool) 'ਤੇ ਟ੍ਰੇਨਿੰਗ, ਕਾਲਜਾਂ ਅਤੇ ਯੂਨੀਵਰਸਿਟੀਆਂ ਬਾਰੇ ਮਹਿਕਮੇ 'ਤੇ ਜਾਓ।

### ਮਾਲੀ ਸਹਾਇਤਾ

ਓਂਟਾਰੀਓ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚਲੇ ਵਿਦਿਆਰਥੀ ਓਂਟਾਰੀਓ ਵਿਦਿਆਰਥੀ ਸਹਾਇਤਾ ਪ੍ਰੋਗਰਾਮ (OSAP) ਤੋਂ ਮਾਲੀ ਸਹਾਇਤਾ ਲਈ ਹੱਕਦਾਰ ਹੋ ਸਕਦੇ ਹਨ।

ਹੋਰ ਜਾਣਕਾਰੀ ਲਈ [osap.gov.on.ca](http://osap.gov.on.ca) 'ਤੇ ਜਾਓ।

ਫ਼ੈਡਰਲ ਸਰਕਾਰ ਵੀ ਕਨੇਡਾ ਦੇ ਵਿਦਿਆਰਥੀਆਂ ਦੇ ਕਰਜ਼ਿਆਂ ਬਾਰੇ ਪ੍ਰੋਗਰਾਮ ਰਾਹੀਂ ਕੁਝ ਫੰਡ ਮੁਹੱਈਆ ਕਰਦੀ ਹੈ: [canlearn.ca](http://canlearn.ca)

1-855-626-0002

<https://settlement.org/o2o>

Funded by / Financé par



Immigration, Refugees  
and Citizenship Canada

Immigration, Réfugiés  
et Citoyenneté Canada

Ontario 

### ਅਪ੍ਰੈਂਟਿਸ਼ਿਪ (ਸਿਖਾਂਦਰੂ) ਸਿਖਲਾਈ

ਇੱਕ ਸਿਖਾਂਦਰੂ ਅਨੁਭਵ ਪ੍ਰਾਪਤ ਵਰਕਰਾਂ ਦੀ ਸੇਧ ਹੇਠ ਨੌਕਰੀ 'ਤੇ ਕੁਸ਼ਲ ਵਪਾਰ ਸਿਖਦਾ ਹੈ। ਇੱਕ ਸਿਖਾਂਦਰੂ ਵਜੋਂ ਤੁਹਾਨੂੰ ਇੱਕ ਮੁਲਾਜ਼ਮ ਮੰਨਿਆ ਜਾਂਦਾ ਹੈ ਅਤੇ ਤਨਖ਼ਾਹ ਮਿਲਦੀ ਹੈ। ਅਪ੍ਰੈਂਟਿਸ਼ਿਪ (ਸਿਖਾਂਦਰੂ) ਸਿਖਲਾਈ ਰਾਹੀਂ 150 ਤੋਂ ਵੱਧ ਕੁਸ਼ਲ ਵਪਾਰ ਸਿੱਖੇ ਜਾ ਸਕਦੇ ਹਨ।

ontario.ca ਜਾਂ [findlink.at/trades](http://findlink.at/trades) 'ਤੇ ਅਪ੍ਰੈਂਟਿਸ਼ਿਪ (ਸਿਖਾਂਦਰੂ) ਸਿਖਲਾਈ ਬਾਰੇ ਹੋਰ ਜਾਣਨ ਲਈ [oyap.com](http://oyap.com) 'ਤੇ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਓਂਟਾਰੀਓ ਯੂਥ ਅਪ੍ਰੈਂਟਿਸ਼ਿਪ ਪ੍ਰੋਗਰਾਮ ਬਾਰੇ ਜਾਣੋ।



ਕੀ ਤੁਹਾਨੂੰ ਪਤਾ ਹੈ?

ਓਂਟਾਰੀਓ ਵਿਚਲੇ ਪ੍ਰਾਈਵੇਟ ਕੇਰੀਅਰ ਕਾਲਜ, ਪਬਲਿਕ ਕਾਲਜਾਂ ਵਾਂਗ ਨੌਮਬੱਧ ਨਹੀਂ ਹਨ ਅਤੇ ਉਹ ਬਹੁਤ ਜ਼ਿਆਦਾ ਫੀਸ ਲੈਂਦੇ ਹਨ। ਸਾਰੇ ਵਿਕਲਪਾਂ ਦੀ ਧਿਆਨ ਨਾਲ ਖੋਜ ਕਰਨਾ ਬਹੁਤ ਜ਼ਰੂਰੀ ਹੈ।

